



# Punjab Government Gazette

**Published by Authority**

No. 41 ] CHANDIGARH, FRIDAY, OCTOBER 9, 2020 (ASVINA 17, 1942 SAKA)

## PART I

### Punjab Government Notifications and Orders

#### ਪੰਜਾਬ ਸਰਕਾਰ

ਗ੍ਰਹਿ ਮਾਮਲੇ ਅਤੇ ਨਿਆ ਵਿਭਾਗ

(ਗ੍ਰਹਿ 3 ਸ਼ਾਖਾ)

#### ਪੰਜਾਬ ਦੇ ਰਾਜਪਾਲ ਜੀ ਦੇ ਆਦੇਸ਼

ਮਿਤੀ 30 ਸਤੰਬਰ, 2020

**ਨੰ: 9/6/20-2ਗ3/3789-92.-ਡੀ.ਜੀ.ਪੀ.** ਪੰਜਾਬ ਵਲੋਂ ਪੱਤਰ ਨੰ: 8983/ਖੁਫੀਆ ਗਸ-6(3) ਮਿਤੀ 20.08.2020 ਰਾਹੀਂ ਸ਼੍ਰੀ ਪਾਲ ਸਿੰਘ ਦੇ ਸੇਵਾ ਕਾਲ ਵਿੱਚ 1 ਸਾਲ ਦੇ ਹੋਰ ਵਾਧੇ ਦੀ ਸਿਫਾਰਿਸ਼ ਕੀਤੀ ਗਈ ਹੈ। ਉਹਨਾਂ ਵਲੋਂ ਲਿਖਿਆ ਗਿਆ ਹੈ ਕਿ ਇਸ ਅਧਿਕਾਰੀ ਵਲੋਂ ਹੇਠ ਦਰਸਾਏ ਕੇਸਾਂ ਵਿੱਚ ਯੋਗ ਕਾਰਵਾਈ ਕਰਦੇ ਹੋਏ ਬਹੁਤ ਥੋੜੇ ਸਮੇਂ ਵਿੱਚ ਹੱਲ ਕੀਤੀ ਗਏ ਹਨ।

- i. FIR No. 108 dated 12.07.2020 u/s 302, 201 IPC, PS Sadar Kharar (Ghaurna), This was blind murder case which was traced out and arrested the accused by the officer within 21 hours.)
- ii. FIR No. 65 dated 28.06.2020 u/s 302, 450, 148, 149 IPC, PS Balongi
- iii. FIR No. 114 dated 16.09.2020 u/s 460 IPC, PS Balongi.
- iv. FIR No.48 dated 31.01.2020 u/s 302 PS City Kharar.
- v. FIR No. 60 dated 12.07.2020 u/s 302 PS City Kharar.
- vi. FIR No. 63 dated 15.02.2020 u/s 302, 34 u/s 302, IPC, PS City Kharar.
- vii. FIR No. 130 dated 12.07.2020 u/s 302, 450, 148, 149 IPC PS City Kharar.
- viii. FIR No. 138 dated 02.06.2020 u/s 302 IPC ps City Kharar.

ਉਕਤ ਕੇਸਾਂ ਤੋਂ ਇਲਾਵਾ ਅਧਿਕਾਰੀ ਵਲੋਂ ਖਰੜ ਵਿਖੇ ਤਾਇਨਾਤੀ ਦੌਰਾਨ ਡਰਗ ਮਾਫੀਆ ਖਿਲਾਫ ਵੀ ਵਧੀਆ ਕੰਮ ਕੀਤਾ ਗਿਆ ਹੈ, ਜਿਸ ਵਿੱਚ 24 ਐਨ.ਡੀ.ਪੀ.ਐਸ ਦੇ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਕੋਰੋਨਾ ਲੋਕਡਾਊਨ ਦੌਰਾਨ ਵੀ ਇਸ ਅਧਿਕਾਰੀ ਵਲੋਂ ਉਤਮ ਦਰਜੇ ਦੀ ਸੇਵਾ ਕੀਤੀ ਗਈ ਹੈ।

2) ਵਿੱਤ ਵਿਭਾਗ (ਵਿੱਤ ਪ੍ਰਸ਼ੋਨਲ 2 ਸ਼ਾਖਾ) ਦੇ ਪੱ: ਨੰ: 22/2/2012-3ਐਫ.ਪੀ.2/263-267 ਮਿਤੀ 02.03.2020 ਦੇ ਪੈਰਾ 4(C) ਵਿਚ ਦਰਜ ਉਪਬੰਧ ਅਨੁਸਾਰ ਅਧਿਕਾਰੀ ਵਲੋਂ ਉਕਤ ਦਰਸਾਏ ਕੇਸਾਂ ਵਿੱਚ ਨਿਭਾਈਆਂ ਗਈਆਂ Exceptional Services ਨੂੰ ਧਿਆਨ ਵਿੱਚ ਰੱਖਦੇ ਹੋਏ ਅਧਿਕਾਰੀ ਦੇ ਸੇਵਾ ਕਾਲ ਵਿੱਚ ਮਿਤੀ 01.10.2020 ਤੋਂ 30.09.2021 ਤੱਕ ਇੱਕ ਸਾਲ ਦਾ ਵਾਧਾ ਹੇਠ ਲਿਖੀਆਂ ਸਰਤਾਂ ਦੇ ਅਧਾਰ ਤੇ ਮੰਨਜ਼ੂਰ ਕੀਤਾ ਜਾਂਦਾ ਹੈ:-

- (ੳ) ਵਧੇ ਹੋਏ ਸੇਵਾਕਾਲ ਦੌਰਾਨ ਸਬੰਧਤ ਅਧਿਕਾਰੀ, ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ, ਜਿਲਦ-1, ਭਾਗ 1 ਦੇ ਨਿਯਮ 3.26 ਦੇ ਕਲਾਜ (ਬੀ) ਅਨੁਸਾਰ ਤਨਖਾਹ ਡਰਾਅ ਕਰਨ ਦਾ ਹੱਕਦਾਰ ਹੋਵੇਗਾ ਅਰਥਾਤ ਉਹ ਸੇਵਾ ਕਾਲ ਵਿੱਚ ਵਾਧੇ ਦੌਰਾਨ ਸੇਵਾ ਨਿਵਿਰਤੀ ਦੀ ਮਿਤੀ ਨੂੰ ਮਿਲਣਯੋਗ ਆਖਰੀ ਤਨਖਾਹ ਦੇ ਬਰਾਬਰ ਤਨਖਾਹ ਲਵੇਗਾ।
- (ਅ) ਵਧੇ ਹੋਏ ਸੇਵਾ ਕਾਲ ਦੌਰਾਨ ਸਬੰਧਤ ਕਰਮਚਾਰੀ ਪਦਉਨਤੀ, ਏ.ਸੀ.ਪੀ. ਦਾ ਲਾਭ, ਸਾਲਾਨਾ ਵਾਧਾ ਅਤੇ ਸਰਕਾਰ ਵੱਲੋਂ ਸੋਧੇ ਤਨਖਾਹ ਸਕੇਲ ਲੈਣ ਦਾ ਹੱਕਦਾਰ ਨਹੀਂ ਹੋਵੇਗਾ।
- (ੲ) ਸਬੰਧਤ ਕਰਮਚਾਰੀ ਨੂੰ ਸੇਵਾ ਨਿਵਿਰਤੀ ਉਪਰੰਤ ਮਿਲਣਯੋਗ ਸਾਰੇ ਪੈਨਸ਼ਨਰੀ ਲਾਭ ਉਸ ਦੇ ਸੇਵਾ ਕਾਲ ਵਿੱਚ ਕੀਤੇ ਵਾਧੇ ਦੀ ਸਮਾਪਤੀ ਹੋਣ ਉਪਰੰਤ ਮਿਲਣਯੋਗ ਹੋਣਗੇ।

ਇਹ ਵਾਧਾ ਵਿੱਤ/ਪ੍ਰਸ਼ੋਨਲ ਵਿਭਾਗ ਵੱਲੋਂ ਭਵਿੱਖ ਵਿੱਚ ਵੀ ਸਮੇਂ-ਸਮੇਂ ਤੇ ਜਾਰੀ ਕੀਤੀਆਂ ਜਾਣ ਵਾਲੀਆਂ ਹਦਾਇਤਾਂ ਤੇ ਨਿਰਭਰ ਹੋਵੇਗਾ।

3. ਇਹ ਹੁਕਮ ਵਿੱਤ ਵਿਭਾਗ ਦੇ ਪੱਤਰ ਨੰ: FD-FP-222 (EXTN)/16/2020/3FP2/1/80798/2020 ਮਿਤੀ 23.09.2020 ਦੇ ਅਧਾਰ ਤੇ ਤੇ ਜਾਰੀ ਕੀਤੇ ਜਾਂਦੇ ਹਨ।
4. ਇਹ ਪੱਤਰ ਮਾਨਯੋਗ ਮੁੱਖ ਮੰਤਰੀ, ਪੰਜਾਬ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤਾ ਜਾਂਦਾ ਹੈ।

ਸਹੀ/-

**ਸਤੀਸ਼ ਚੰਦਰਾ, ਆਈ.ਏ.ਐਸ.**

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ  
ਗ੍ਰਹਿ ਮਾਮਲੇ ਤੇ ਨਿਆਂ ਵਿਭਾਗ

ਚੰਡੀਗੜ੍ਹ

ਮਿਤੀ 30 ਸਤੰਬਰ, 2020